

ਕਮਾਦ ਦੀ ਸਫਲ ਕਾਸ਼ਤ



ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਕ੍ਰਿਸ਼ੀ ਵਿਗਿਆਨ ਕੇਂਦਰ
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ



ਉੱਨਤ ਕਿਸਮਾਂ

ਅਗੇਤੀਆਂ ਪੱਕਣ ਵਾਲੀਆਂ ਕਿਸਮਾਂ

| ਕਿਸਮ | ਵਿਸ਼ੇਸ਼ ਗੁਣ | ਸਿਫਾਰਸ਼ ਇਲਾਕਾ |
|-------------------------|---|---------------|
| ਸੀ ਓ ਪੀ ਬੀ 92 (2017) | <ul style="list-style-type: none"> ਐਸਤਨ ਝਾੜ 335 ਕੁਇੰਟਲ / ਏਕੜ ਇਸ ਦੇ ਰਸ ਵਿੱਚ ਨਵੰਬਰ ਮਹੀਨੇ ਮਿੱਠੇ ਦੀ ਮਾਤਰਾ 16 % - 17 % ਅਤੇ ਦਸੰਬਰ ਮਹੀਨੇ 18 % ਇਹ ਕਿਸਮ ਕੋਰਾ ਸਹਾਰ ਸਕਦੀ ਹੈ ਅਤੇ ਰੱਤਾ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਗੁੜ ਬਹੁਤ ਚੰਗਾ ਬਣਦਾ ਹੈ | ਸਾਰਾ ਪੰਜਾਬ |
| ਸੀ ਓ 118 (2015) | <ul style="list-style-type: none"> ਐਸਤਨ ਝਾੜ 322 ਕੁਇੰਟਲ / ਏਕੜ ਇਸ ਦੇ ਰਸ ਵਿੱਚ ਨਵੰਬਰ ਮਹੀਨੇ ਮਿੱਠੇ ਦੀ ਮਾਤਰਾ 16 % ਅਤੇ ਦਸੰਬਰ ਮਹੀਨੇ 17 % ਇਹ ਕਿਸਮ ਕੋਰਾ ਸਹਾਰ ਸਕਦੀ ਹੈ ਅਤੇ ਰੱਤਾ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਇਸ ਦਾ ਮੂੜਾ ਚੰਗਾ ਹੁੰਦਾ ਹੈ ਅਤੇ ਗੁੜ ਬਹੁਤ ਚੰਗਾ ਬਣਦਾ ਹੈ | ਸਾਰਾ ਪੰਜਾਬ |
| ਸੀ ਓ ਜੇ 85 (2000) | <ul style="list-style-type: none"> ਐਸਤ ਝਾੜ 306 ਕੁਇੰਟਲ / ਏਕੜ ਇਸ ਦੇ ਰਸ ਵਿੱਚ ਨਵੰਬਰ ਮਹੀਨੇ ਵਿੱਚ ਮਿੱਠੇ ਦੀ ਮਾਤਰਾ 16-17 % ਅਤੇ ਦਸੰਬਰ ਮਹੀਨੇ ਵਿੱਚ 18.0-18.5 % ਇਸ ਕਿਸਮ ਦੇ ਗੰਨੇ ਦਰਮਿਆਨੇ ਕੱਦ ਅਤੇਬੂਝਾ ਦਰਮਿਆਨਾ ਮਾਰਦੀ ਹੈ ਇਹ ਕਿਸਮ ਕੋਰੇ ਨੂੰ ਸਹਾਰ ਸਕਦੀ ਹੈ ਅਤੇ ਮੂੜਾ ਦਰਮਿਆਨਾ ਹੁੰਦਾ ਹੈ। ਇਹ ਕਿਸਮ ਰੱਤਾ ਰੋਗ ਨੂੰ ਕੁਝ ਹੱਦ ਤੱਕ ਟਾਕਰਾ ਕਰਨ ਦੀ ਸ਼ਕਤੀ ਰੱਖਦੀ ਹੈ। ਇਸ ਕਿਸਮ ਨੂੰ ਲਾਲ ਧਾਰੀਆਂਦਾ ਰੋਗ ਲੱਗ ਸਕਦਾ ਹੈ। | ਸਾਰਾ ਪੰਜਾਬ |
| ਸੀ ਓ ਜੇ 64 (1975) | <ul style="list-style-type: none"> ਐਸਤਨ 300 ਕੁਇੰਟਲ / ਏਕੜ ਇਸ ਵਿੱਚ ਨਵੰਬਰ ਮਹੀਨੇ, ਮਿੱਠੇਦੀ ਮਾਤਰਾ 16 ਤੋਂ 17 %, ਪੀੜਨ ਲਈ ਨਵੰਬਰ ਦੇ ਪਹਿਲੇ ਹਫ਼ਤੇ ਤਿਆਰ ਹੋ ਜਾਂਦੀ ਹੈ ਇਸ ਕਿਸਮ ਦਾ ਜੰਮ ਚੰਗਾ ਅਤੇ ਬੂਝਾ ਕਾਫ਼ੀ ਸੰਘਣਾ ਹੁੰਦਾ ਹੈ। ਇਸ ਦੇ ਗੰਨੇਦਰਮਿਆਨੇ ਮੌਟੇ ਅਤੇ ਠੋਸ ਹੁੰਦੇ ਹਨ ਇਹ ਕਿਸਮ ਰੱਤਾ-ਰੋਗ ਦਾ ਟਾਕਰਾ ਕਰਨ ਦੇ ਸਮਰੱਥ ਨਹੀਂ ਰਹੀ ਇਸ ਕਿਸਮ ਨੂੰ ਗੜ੍ਹੀਆਂ ਲੱਗ ਸਕਦਾ ਹੈ। ਇਸ ਦਾ ਗੁੜ ਬਹੁਤ ਚੰਗਾ ਬਣਦਾ ਹੈ | ਸਾਰਾ ਪੰਜਾਬ |

ਦਰਮਿਆਨੀਆਂ ਪੱਕਣ ਵਾਲੀਆਂ ਕਿਸਮਾਂ

| ਕਿਸਮ | ਵਿਸ਼ੇਸ਼ ਗੁਣ | ਸਿਫਾਰਸ਼ ਇਲਾਕਾ |
|---------------|--|---------------|
| ਸੀ ਓ ਪੀ ਬੀ 93 | <ul style="list-style-type: none"> ਐਸਤਨ ਝਾੜ 390 ਕੁਇੰਟਲ / ਏਕੜ ਇਸ ਦੇ ਰਸ ਵਿੱਚ ਜਨਵਰੀ ਮਹੀਨੇ ਮਿੱਠੇ ਦੀ ਮਾਤਰਾ 17 % ਅਤੇ ਮਾਰਚ ਵਿੱਚ | ਸਾਰਾ ਪੰਜਾਬ |

| | | |
|----------------------------|--|------------|
| (2017) | <p>19 %</p> <ul style="list-style-type: none"> • ਰੱਤਾ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ • ਗੁੜ ਬਹੁਤ ਚੰਗਾ ਬਣਦਾ ਹੈ | |
| ਸੀ ਓ ਪੀ ਬੀ 94 (2017) | <ul style="list-style-type: none"> • ਔਸਤਨ ਝਾੜ 400 ਕੁਇੰਟਲ / ਏਕੜ • ਇਸ ਦੇ ਰਸ ਵਿੱਚ ਜਨਵਰੀ ਮਹੀਨੇ ਮਿੱਠੇ ਦੀ ਮਾਤਰਾ 16 % ਅਤੇ ਮਾਰਚ ਵਿੱਚ 19 % • ਰੱਤਾ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ | ਸਾਰਾ ਪੰਜਾਬ |
| ਸੀ ਓ 238 (2015) | <ul style="list-style-type: none"> • ਔਸਤਨ ਝਾੜ 365 ਕੁਇੰਟਲ / ਏਕੜ • ਜਨਵਰੀ ਮਹੀਨੇ ਇਸ ਦੇ ਰਸ ਵਿੱਚ ਮਿੱਠੇ ਦੀ ਮਾਤਰਾ 17 % • ਇਸ ਕਿਸਮ ਦੇ ਗੰਨੇ ਲੰਬੇ ਅਤੇ ਦਰਮਿਆਨੇ ਮੌਟੇ • ਇਸ ਦਾ ਮੂੜਾ ਚੰਗਾ ਹੁੰਦਾ ਹੈ ਅਤੇ ਗੁੜ ਵੀ ਚੰਗਾ ਬਣਦਾ ਹੈ • ਆਗ ਦੇਗੜ੍ਹੇ ਦਾ ਹਮਲਾ ਹੋ ਸਕਦਾ ਹੈ । ਪਰ ਰੱਤਾ ਰੋਗ ਦਾ ਟਾਕਰਾ ਕਰਨ ਦੀਸਮਰੱਥਾ | ਸਾਰਾ ਪੰਜਾਬ |
| ਸੀ ਓ ਪੀ ਬੀ 91 (2014) | <ul style="list-style-type: none"> • ਔਸਤ ਝਾੜ 410 ਕੁਇੰਟਲ / ਏਕੜ • ਇਸਦੇਰਸ ਵਿੱਚ ਮਿੱਠੇ ਦੀ ਮਾਤਰਾ ਜਨਵਰੀ ਦੇ ਮਹੀਨੇ 17 % • ਇਸ ਕਿਸਮ ਦੇ ਗੰਨੇ ਲੰਬੇ, ਮੌਟੇ ਅਤੇ ਪੀਲੇ ਹਰੇ ਰੰਗ ਦੇ ਹੁੰਦੇ ਹਨ । • ਇਹ ਕਿਸਮ ਰੱਤਾ ਰੋਗਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈਇਸਦਾ ਮੂੜਾ ਵੀ ਚੰਗਾ ਹੁੰਦਾ ਹੈ । | ਸਾਰਾ ਪੰਜਾਬ |
| ਸੀ ਓ ਜੇ 88 (2002) | <ul style="list-style-type: none"> • ਔਸਤਨ ਝਾੜ 337 ਕੁਇੰਟਲ / ਏਕੜ • ਇਸ ਦੇ ਰਸ ਵਿੱਚ ਦਸੰਬਰ ਮਹੀਨੇ ਮਿੱਠੇ ਦੀ ਮਾਤਰਾ 17-18 % • ਢੂਜੀਆਂਦਰਮਿਆਨੀਆਂ ਕਿਸਮਾਂ ਨਾਲੋਂ ਅਗੇਤੀ ਪੱਕਦੀ ਹੈ ਅਤੇ ਲੂਣੇ ਪਾਣੀ ਵਾਲੀਆਂ ਹਾਲਤਾਂ ਲਈ ਵੀ ਢੁੱਕਵੀਂ • ਇਸ ਕਿਸਮ ਦੇ ਗੰਨੇ ਲੰਮੇ, ਦਰਮਿਆਨੇ ਮੌਟੇ ਅਤੇ ਸਾਵੇ ਹਰੇ ਰੰਗ ਦੇ • ਇਸ ਕਿਸਮ ਦਾ ਮੂੜਾ ਬਹੁਤ ਚੰਗਾ ਹੁੰਦਾ ਹੈ • ਗੁੜ ਬਹੁਤ ਚੰਗਾ ਬਣਦਾ ਹੈ । • ਇਹ ਰੱਤਾ ਰੋਗ ਦਾ ਟਾਕਰਾ ਕਰਨ ਦੀ ਸਮਰਥਾ | ਸਾਰਾ ਪੰਜਾਬ |

ਬਿਜਾਈ

ਸਾਉਣੀ ਰੁੱਤ

ਛੂੰਘੀ ਵਹਾਈ (ਸਬ ਸਾਇਲਿੰਗ)

- ਗੰਨੇ ਦੀ ਤਿੰਨ-ਚਾਰ ਸਾਲ ਖੇਤੀ ਬਾਅਦ ਇੱਕ ਮੀਟਰ ਦੀ ਦੂਰੀ ਤੇ ਦੋ ਤਰੜਾ ਛੂੰਘੀ ਵਹਾਈ ਕਰਨੀ ਚਾਹੀਦੀ ਹੈ ।

ਜਮੀਨ ਦੀ ਤਿਆਰੀ

- ਚਾਰ ਤੋਂ ਛੇ ਵਾਰੀ ਵਾਹੁਣ ਨਾਲ ਜਮੀਨ ਚੰਗੀ ਬਰੀਕ ਤਿਆਰ ਹੋ ਜਾਵੇਗੀ ।

ਬੀਜ ਦੀ ਚੋਣ

- ਬਿਜਾਈ ਲਈ ਗੰਨੇ ਦਾ ਉਪਰਲਾ ਦੋ ਤਿਹਾਈ ਨਰੋਆ ਹਿੱਸਾ ਹੀ ਵਰਤੋ ।

ਬੀਜ ਦੀ ਮਾਤਰਾ

- ਇਕ ਏਕੜ ਕਮਾਦ ਬੀਜਣ ਲਈ 3 ਅੱਖਾਂ ਵਾਲੀਆਂ 20 ਹਜ਼ਾਰ ਗੁੱਲੀਆਂ ਜਾਂ
- 4 ਅੱਖਾਂ ਵਾਲੀਆਂ 15 ਹਜ਼ਾਰ ਗੁੱਲੀਆਂ ਜਾਂ
- 5 ਅੱਖਾਂ ਵਾਲੀਆਂ 12 ਹਜ਼ਾਰ ਗੁੱਲੀਆਂ ਕਾਫ਼ੀ ਹਨ ।
- ਇੱਕ ਏਕੜ ਦੀ ਬਿਜਾਈ 30 ਤੋਂ 35 ਕੁਇੰਟਲ ਬੀਜ ਦੀ ਜ਼ਰੂਰਤ ਹੁੰਦੀ ਹੈ।

ਨੋਟ : ਸੀ ਓ 118 ਅਤੇ ਸੀ ਓ ਜੇ 85 ਕਿਸਮ ਵਿਚ ਤੋਲ ਅਨੁਸਾਰ 10% ਬੀਜ ਵੱਧ ਲੱਗਦਾ ਹੈ।

ਬਸੰਤ ਰੁੱਤ

ਬਿਜਾਈ ਦਾ ਸਮਾਂ

- ਅੱਧ ਛੁਫ਼ਰਵਰੀ ਤੋਂ ਅਖੀਰ ਮਾਰਚ ਤੱਕ ।

ਬਿਜਾਈ ਦਾ ਢੰਗ ਅਤੇ ਫਾਸਲਾ

- 20-25 ਸੈਂਟੀਮੀਟਰ ਫੁੰਝੀਆਂ ਖਾਲੀਆਂ ਅਤੇ ਖਾਲੀ ਤੋਂ ਖਾਲੀ ਵਿਚਕਾਰ ਫਾਸਲਾ 75 ਸੈਂਟੀਮੀਟਰ ਰੱਖੋ ।
- ਗੁੱਲੀਆਂ ਨੂੰ 5 ਸੈਂਟੀਮੀਟਰ ਮਿੱਟੀ ਦੀ ਤਹਿ ਨਾਲ ਢੱਕ ਦਿਓ ਅਤੇ ਬਾਅਦ ਵਿਚ ਉਸੇ ਵੇਲੇ ਪਾਣੀ ਲਾ ਦਿਓ ।
- ਇਕ ਹੋਰ ਪਾਣੀ 4-5 ਦਿਨਾਂ ਬਾਅਦ ਲਾਉ ।
- ਦੋ ਕਤਾਰੀ ਖਾਲੀ ਵਿਧੀ (90:30 ਸੈਂਟੀਮੀਟਰ) ਪਾਣੀ ਦੀ ਬੱਚਤ ਲਈ ਵਰਤੋ ।
- ਗੰਨੇ ਦੀ ਬਿਜਾਈ ਦੋ ਕਤਾਰਾਂ ਵਿਚ ਇੱਕ ਫੁੱਟ ਚੌੜੀ ਅਤੇ 20-25 ਸੈਂਟੀਮੀਟਰ ਫੁੰਝੀਆਂ ਖਾਲੀਆਂ ਵਿਚ ਕਰੋ । ਗੰਨੇ ਦੀ ਗੁੱਲੀਆਂ ਖਾਲੀਆਂ ਵਿਚ ਰੱਖੋ ਅਤੇ ਦੋ ਲਾਈਨਾਂ ਦੇ ਵਿਚਕਾਰਲੀ ਮਿੱਟੀ ਨਾਲ ਢੱਕ ਦਿਓ । ਦੋ ਖਾਲੀਆਂ ਵਿਚਕਾਰ ਫਾਸਲਾ ਤਿੰਨ ਫੁੱਟ ਹੋਣਾ ਚਾਹੀਦਾ ਹੈ ।
- ਗੰਨੇ ਦੀ ਵਚਾਈ ਮਸ਼ੀਨ (ਕੇਨ ਹਾਰਵੇਸਟਰ) ਨਾਲ ਕਰਨ ਲਈ, ਇਸ ਦੀ ਬਿਜਾਈ 120 ਸੈਂਟੀਮੀਟਰ ਦੀ ਦੂਰੀ ਤੇ ਜਾਂ 120:30 ਸੈਂਟੀਮੀਟਰ ਵਿੱਚ ਦੋ ਕਤਾਰੀ ਵਿਧੀ ਨਾਲ ਕਰੋ ।
- ਗੰਨੇ ਦੀ ਬਿਜਾਈ ਵੱਟਾਂ ਉਪਰ ਖੜ੍ਹੀ ਕਣਕ ਜੋ ਕਿ ਕਣਕ ਬੀਜਣ ਵਾਲੇ ਬੈਂਡ ਪਲਾਂਟਰ ਨਾਲ ਬੀਜੀ ਗਈ ਹੋਵੇ, ਵਿੱਚ ਵੀ ਕੀਤੀ ਜਾ ਸਕਦੀ ਹੈ । ਜੇਕਰ ਸਿਆੜਾਂ ਵਿਚ ਮਿੱਟੀ ਭਰੀ ਹੋਵੇ ਤਾਂ ਜਨਵਰੀ ਮਹੀਨੇ ਵਿਚ ਸਿਆੜਾਂ ਨੂੰ ਠੀਕ ਕਰ ਲਿਆ ਜਾਵੇ । ਬਿਜਾਈ ਤੋਂ ਇੱਕ ਦਿਨ ਪਹਿਲਾਂ ਸ਼ਾਮ ਵੇਲੇ ਖਾਲ੍ਹਾਂ ਨੂੰ ਪਾਣੀ ਲਗਾ ਲਿਆ ਜਾਵੇ । ਅਗਲੇ ਦਿਨ ਲਾਲ ਦਵਾਈ ਨਾਲ ਸੋਧੇ ਹੋਏ ਤਿੰਨਾਂ ਅੱਖਾਂ ਵਾਲੇ ਬਰੋਟੇ ਸਿਆੜਾਂ ਵਿਚ ਰੱਖ ਕੇ ਦਬਾਅ ਦਿੱਤੇ ਜਾਣ । ਇਸ ਬਿਜਾਈ ਦਾ ਉੱਤਮ ਸਮਾਂ ਅੱਧ ਛੁਫ਼ਰਵਰੀ ਤੋਂ ਅਖੀਰ ਮਾਰਚ ਤੱਕ ਦਾ ਹੈ ।

ਅੰਤਰ ਫਸਲਾਂ

- ਕਮਾਦ ਦੀਆਂ ਦੋ ਲਾਈਨਾਂ ਵਿਚ ਗਰਮੀ ਰੁੱਤ ਦੀ ਮੂੰਗੀ (20 ਮਾਰਚ ਤੋਂ 10 ਅਪ੍ਰੈਲ, 4 ਕਿਲੋ ਬੀਜ/ਏਕੜ) ਇੱਕ ਲਾਈਨ ਬੀਜੋ ।
- ਜਾਂ ਮਾਂਗ (15 ਮਾਰਚ ਤੋਂ 7 ਅਪ੍ਰੈਲ, 5 ਕਿਲੋ ਬੀਜ/ਏਕੜ) ਦੀ ਇੱਕ ਇੱਕ ਲਾਈਨ ਬੀਜੋ ।
- ਕਮਾਦ ਦੀਆਂ ਦੋ ਲਾਈਨਾਂ ਵਿਚ ਇਕ ਲਾਈਨ ਜਪਾਨੀ ਪੁਦੀਨਾ (ਇੱਕ ਕੁਇੰਟਲ ਜੜ੍ਹਾਂ/ਏਕੜ) ਦੀ ਬੀਜੋ । ਬਿਜਾਈ ਛੁਫ਼ਰਵਰੀ ਦੇ ਪਹਿਲੇ ਪੰਦਰੂਵਾੜੇ ਵਿਚ ਹੀ ਕਰਨੀ ਚਾਹੀਦੀ ਹੈ ।
- ਕਮਾਦ ਦੀ ਫਸਲ ਲਈ ਸਿਫਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ ਜਪਾਨੀ ਪੁਦੀਨੇ ਦੀ ਫਸਲ ਨੂੰ 18 ਕਿਲੋ ਨਾਈਟ੍ਰੋਜਨ (39 ਕਿਲੋ ਯੂਰੀਆ) ਅਤੇ 10 ਕਿਲੋ ਫਾਸਫੋਰਸ (62 ਕਿਲੋ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ

ਪਾਉ । ਅੱਧੀ ਨਾਈਟ੍ਰੋਜਨ ਅਤੇ ਪੂਰੀ ਫਾਸਫੋਰਸ ਬਿਜਾਈ ਵੇਲੇ ਪਾਉ ਅਤੇ ਬਾਕੀ ਦੀ ਨਾਈਟ੍ਰੋਜਨ ਬਿਜਾਈ ਤੋਂ 40 ਦਿਨਾਂ ਬਾਅਦ ਪਾਉ ।

ਫਸਲ ਨੂੰ ਡਿੱਗਣ ਤੋਂ ਬਚਾਉਣਾ

- ਗੰਨੇ ਦੀ ਫਸਲ ਨੂੰ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਜੂਨ ਦੇ ਅਖੀਰ ਵਿੱਚ ਮਿੱਟੀ ਚੜਾਓ ।
- ਅਗਸਤ ਦੇ ਅਖੀਰ ਵਿੱਚ ਜਾਂ ਸਤੰਬਰ ਦੇ ਸ਼ੁਰੂ ਵਿੱਚ ਫਸਲ ਦੇ ਮੂੰਏ ਬੰਨ੍ਹ ਦਿਓ ।

ਫਸਲ ਨੂੰ ਕੋਰੇ ਤੋਂ ਬਚਾਉਣਾ

- ਸੀ ਓ 118, ਸੀ ਓ ਜੇ 64, ਸੀ ਓ ਜੇ 85, ਸੀ ਓ ਪੀ ਬੀ 91, ਸੀ ਓ 238 ਅਤੇ ਸੀ ਓ ਜੇ 88 ਕਿਸਮਾਂ ਬੀਜੇ ।
- ਫਸਲ ਨੂੰ ਡਿੱਗਣ ਤੋਂ ਬਚਾਓ, ਕਿਉਂਕਿ ਡਿੱਗੀ ਫਸਲ ਤੇ ਕੋਰੇ ਦਾ ਅਸਰ ਜ਼ਿਆਦਾ ਹੁੰਦਾ ਹੈ ।
- ਸਰਦੀਆਂ ਵਿੱਚ ਫਸਲ ਨੂੰ ਪਾਣੀ ਲਾਉਂਦੇ ਰਹੋ ।

ਪਤਝੜ ਰੁੱਤ

ਕਿਸਮਾਂ

- ਸੀ ਓ 118, ਸੀ ਓ ਜੇ 85 ਅਤੇ ਸੀ ਓ ਜੇ 64 ।

ਬਿਜਾਈ ਦਾ ਸਮਾਂ

- 20 ਸਤੰਬਰ ਤੋਂ 20 ਅਕਤੂਬਰ ਤੱਕ ।

ਬੀਜ ਦੀ ਮਾਤਰਾ

- 3 ਅੱਖਾਂ ਵਾਲੀਆਂ 20 ਹਜ਼ਾਰ ਜਾਂ
- 4 ਅੱਖਾਂ ਵਾਲੀਆਂ 15 ਹਜ਼ਾਰ ਜਾਂ
- 5 ਅੱਖਾਂ ਵਾਲੀਆਂ 12 ਹਜ਼ਾਰ ਗੁੱਲੀਆਂ ਪ੍ਰਤੀ ਏਕੜ ਵਰਤੋ ।
- ਪਤਝੜ ਦੀ ਫਸਲ ਲਈ ਬੀਜ ਬਹਾਰ ਰੁੱਤ ਦੀ ਜਾਂ ਪਤਝੜ ਰੁੱਤ ਦੀ ਨਰੋਈ ਫਸਲ ਤੋਂ ਲਵੇ ।

ਫਾਸਲਾ ਅਤੇ ਬਿਜਾਈ ਦਾ ਤਰੀਕਾ

- ਪੱਧਰੀ ਬਿਜਾਈ ਲਈ ਕਤਾਰਾਂ ਵਿੱਚ 90 ਸੈਂਟੀਮੀਟਰ ਵਿੱਥ ਰੱਖੋ ।
- ਖਾਲੀਆਂ ਵਿੱਚ ਬਿਜਾਈ ਲਈ ਦੋ ਕਤਾਰੀ ਖਾਲੀ ਵਿਧੀ ਜੋ ਬਹਾਰ ਰੁੱਤ ਵਾਲੇ ਕਮਾਦ ਵਿੱਚ ਦਰਸਾਈ ਗਈ ਹੈ, ਅਪਣਾਓ ।

ਮੁਢੇ ਕਮਾਦ ਦੀ ਸੰਭਾਲ

- ਜੇ ਫਸਲ ਮੂਢੀ ਰੱਖਣੀ ਹੋਵੇ ਉਹ ਜਨਵਰੀ ਦੇ ਅਖੀਰ ਤੋਂ ਪਹਿਲਾਂ ਨਾ ਕੱਟੋ
- ਅਗੇਤੀਆਂ ਕਿਸਮਾਂ ਨੂੰ ਨਵੰਬਰ ਵਿੱਚ ਕੱਟਣ ਦੇ ਤੁਰੰਤ ਇਕ ਗੋਡੀ ਕਰ ਦਿਓ ਜਾਂ ਸਿਆੜਾਂ ਦੇ ਦਰਮਿਆਨ ਵਾਲੀ ਥਾਂ ਵਾਹ ਦਿਓ । ਮੁਢਾਂ ਨੂੰ ਖੋਰੀ ਨਾਲ ਢਕੋ ।
- ਮੂਢੀ ਫਸਲ ਨੂੰ ਜਿੰਨੀ ਨੀਵੀਂ ਹੋ ਸਕੇ ਕੱਟੋ ਤਾਂ ਕਿ ਵੱਧ ਪੁੰਗਾਰਾ ਹੋਵੇ ।
- ਜੇਕਰ ਫਸਲ ਕੱਟਣ ਬਾਅਦ ਖੇਤ ਵਿੱਚ ਕਾਫੀ ਨਦੀਨ ਹੋਣ ਤਾਂ ਗੋਡੀ ਕਰਨੀ ਚਾਹੀਦੀ ਹੈ, ਨਾਲ-ਨਾਲ ਨਦੀਨਾਂ ਦੀ ਰੋਕਬਾਮ ਲਈ ਰਸਾਇਣਕ ਢੰਗ ਵੀ ਵਰਤੋਂ ਵਿੱਚ ਲਿਆਓ ।
- ਮੂਢੀ ਫਸਲ ਵਿੱਚ ਖਾਲੀ ਰਹਿ ਗਈਆਂ ਥਾਵਾਂ ਤੇ ਮਾਰਚ ਦੇ ਮਹੀਨੇ ਤਿੰਨ ਅੱਖਾਂ ਵਾਲੀਆਂ ਗੁੱਲੀਆਂ ਬੀਜੇ ।
- ਨਵੀਂ ਬੀਜੀ ਫਸਲ ਨਾਲੋਂ ਮੂਢੀ ਫਸਲ ਨੂੰ ਖਾਦ ਦੀ ਡੇਢ ਗੁਣਾ ਵੱਧ ਲੋੜ ਪੈਂਦੀ ਹੈ ।

ਖਾਦਾਂ ਦੀ ਵਰਤੋਂ

ਬਸੰਤ ਰੁੱਤ

- ਪ੍ਰਤੀ ਏਕੜ 8 ਟਨ ਗਲੀ ਸੜੀ ਰੂੜੀ ਦੀ ਵਰਤੋਂ ਕਰੋ।
- ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ।
- ਜੇਕਰ ਮਿੱਟੀ ਪਰਖ ਰਿਪੋਰਟ ਨਾ ਹੋਵੇ ਤਾਂ ਦਰਮਿਆਨੀਆਂ ਜਮੀਨਾਂ ਵਿੱਚ ਬੀਜੜ ਕਮਾਦ ਵਾਸਤੇ 130 ਕਿਲੋ ਯੂਰੀਆਂ ਦੇ ਬਰਾਬਰ ਹਿੱਸਿਆਂ ਵਿੱਚ ਵੰਡ ਕੇ, ਇੱਕ ਹਿੱਸਾ ਗੰਨਾ ਜਮਣ ਤੋਂ ਬਾਅਦ ਪਹਿਲੇ ਪਾਣੀ ਤੋਂ ਬਾਅਦ ਅਤੇ ਬਾਕੀ ਅੱਧਾ ਹਿੱਸਾ ਮਈ/ਜੂਨ ਵਿੱਚ ਲਾਈਨਾ ਨਾਲ ਕੇਰਾ ਕਰੋ।
- ਜਦਕਿ ਮੁੱਢੀ ਫਸਲ ਨੂੰ 195 ਕਿਲੋ ਯੂਰੀਆਂ ਤਿੰਨ ਹਿੱਸਿਆਂ ਵਿੱਚ ਪਾਓ। ਪਹਿਲਾ ਹਿੱਸਾ ਫਰਵਰੀ ਵਿੱਚ ਗੋਡੀ ਜਾਂ ਵਾਹੀ ਸਮੇਂ, ਦੂਜਾ ਹਿੱਸਾ ਅਪ੍ਰੈਲ ਵਿੱਚ ਅਤੇ ਬਾਕੀ ਤੀਜਾ ਹਿੱਸਾ ਮਈ ਵਿੱਚ ਪਾਓ।

ਪਤਥੜ ਰੁੱਤ

- ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ।
- ਜੇਕਰ ਮਿੱਟੀ ਪਰਖ ਰਿਪੋਰਟ ਨਾ ਹੋਵੇ ਤਾਂ ਦਰਮਿਆਨੀਆਂ ਜਮੀਨਾਂ ਵਿੱਚ 195 ਕਿਲੋ ਯੂਰੀਆਂ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ, ਇੱਕ ਹਿੱਸਾ ਬਿਜਾਈ ਵੇਲੇ ਦੂਜਾ ਹਿੱਸਾ ਮਾਰਚ ਦੇ ਅਖੀਰ ਅਤੇ ਬਾਕੀ ਤੀਜਾ ਹਿੱਸਾ ਅਪ੍ਰੈਲ ਦੇ ਅਖੀਰ ਵਿੱਚ ਪਾਓ।

ਕੀੜੇ-ਮਕੌੜੇ

ਸਿਊਂਕ

- ਇਹ ਕੀੜਾ ਅਪ੍ਰੈਲ ਤੋਂ ਜੂਨ ਅਤੇ ਫਿਰ ਅਕਤੂਬਰ ਵਿੱਚ ਹਮਲਾ ਕਰਦਾ ਹੈ।
- ਪਹਿਲਾਂ ਇਹ ਗੁੱਲੀਆਂ ਤੇ ਹਮਲਾ ਕਰਦਾ ਹੈ ਅਤੇ ਬਾਅਦ ਵਿੱਚ ਤਣੇ ਤੇ ਹਮਲਾ ਕਰਦਾ ਹੈ।

ਰੋਕਖਾਮ

- ਗਲੀ-ਸੜੀ ਰੂੜੀ ਪਾਓ ਅਤੇ ਪਿਛਲੀ ਫਸਲ ਦੇ ਮੁੱਢ ਵਗੈਰਾ ਕੱਢ ਦਿਓ।
- ਬਿਜਾਈ ਸਮੇਂ 10 ਕਿਲੋ ਰੀਜੈਂਟ 0.3 ਜੀ (ਫਿਪਰੋਨਿਲ) ਪ੍ਰਤੀ ਏਕੜ ਨੂੰ 20 ਕਿਲੋ ਗਿੱਲੀ ਰੇਤ ਵਿੱਚ ਮਿਲਾ ਕੇ ਪਾਓ ਅਤੇ ਬਾਅਦ ਵਿੱਚ ਸੁਹਾਗਾ ਫੇਰ ਕੇ ਗੁੱਲੀਆਂ ਢੱਕ ਦਿਓ ਜਾਂ ਫਸਲ ਦਾ ਜੰਮ ਪੂਰਾ ਹੋਣ ਤੋਂ ਬਾਅਦ (ਬਿਜਾਈ ਤੋਂ 45 ਦਿਨ ਬਾਅਦ) 10 ਕਿਲੋ ਪਦਾਨ/ਕੈਲਡਾਨ/ਕਾਰਟਾਪ 4 ਜੀ ਜਾਂ
- ਰੀਜੈਂਟ 0.3 ਜੀ (ਫਿਪਰੋਨਿਲ) ਨੂੰ 20 ਕਿਲੋ ਮਿੱਟੀ ਵਿੱਚ ਮਿਲਾ ਕੇ ਜਾਂ
- ਦੋ ਲਿਟਰ ਡਰਮਟ/ ਕਲਾਸਿਕ/ ਡਰਸਬਾਨ/ ਮਾਰਕਪਾਈਰੀਫੋਸ 20 ਈ ਸੀ (ਕਲੋਪਾਈਰੀਫਾਸ) ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਫੁਹਾਰੇ ਨਾਲ ਗੰਨੇ ਦੀਆਂ ਕਤਾਰਾ ਦੇ ਨਾਲ ਪਾਓ ਅਤੇ ਹਲਕੀ ਮਿੱਟੀ ਚੜਾ ਕੇ ਪਤਲਾ ਪਾਣੀ ਦਿਓ।

ਕਮਾਦ ਦਾ ਘੋੜਾ

- ਬਾਲਗ ਅਤੇ ਬੱਚੇ ਪੱਤਿਆਂ ਦਾ ਰਸ ਚੂਸਦੇ ਹਨ ਅਤੇ ਸ਼ਹਿਦ ਦੇ ਤੁਪਕਿਆਂ ਵਰਗਾ ਮਲ ਕੱਢਦੇ ਹਨ।
- ਜਿਸ ਕਾਰਨ ਪੱਤਿਆਂ ਉੱਪਰ ਕਾਲੇ ਰੰਗ ਦੀ ਉੱਲੀ ਪੈਦਾ ਹੋ ਜਾਂਦੀ ਹੈ।

ਰੋਕਖਾਮ

- ਪ੍ਰਜੀਵੀ ਕੀੜੇ ਇਸਦੇ ਹਮਲੇ ਨੂੰ 80 ਪ੍ਰਤੀਸ਼ਤ ਤੱਕ ਘਟਾ ਸਕਦੇ ਹਨ।
- ਪ੍ਰਜੀਵੀ ਕੀੜਿਆਂ (ਐਪਰੀਕੇਨੀਆਂ) ਦੀਆਂ ਟੂਟੀਆਂ ਅਤੇ ਆਂਡਿਆਂ ਦੇ ਸਮੂਹਾਂ ਨੂੰ ਹੋਰ ਖੇਤਾਂ ਤੋਂ ਇੱਕਠੇ ਕਰਕੇ ਹਮਲੇ ਵਾਲੇ ਖੇਤਾਂ ਵਿੱਚ ਛੱਡੋ।

ਕਾਲੀ ਕੀੜੀ

- ਬੱਚੇ ਅਤੇ ਬਾਲਗ ਗੋਭ ਵਿੱਚ ਇਕੱਠੇ ਹੋ ਕੇ ਰਸ ਚੂਸਦੇ ਹਨ।
- ਪੱਤੇ ਪੀਲੇ ਪੈ ਜਾਂਦੇ ਹਨ ਅਤੇ ਫਸਲ ਦਾ ਵਾਧਾ ਰੁਕ ਜਾਂਦਾ ਹੈ।

ਰੋਕਖਾਮ

- 350 ਮਿਲੀਲਿਟਰ ਡਰਸਬਾਨ/ਲੀਥਲ/ਮਾਸਬਾਨ/ਗੋਲਡਬਾਨ 20 ਈ ਸੀ (ਕਲੋਰਪਾਈਰੀਫੋਸ) ਨੂੰ 400 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਛਿੜਕਾਅ ਕਰੋ।
- ਛਿੜਕਾਅ ਦਾ ਰੁੱਖ ਪੱਤਿਆਂ ਦੀ ਗੋਭ ਵਿੱਚ ਰੱਖੋ।

ਜੂੰ

- ਪੱਤਿਆਂ ਦੇ ਥੱਲੇ ਜਾਲੇ ਬਣਾ ਕੇ ਰਸ ਚੂਸਦੀ ਹੈ ਜਿਸ ਨਾਲ ਫਸਲ ਦਾ ਵਾਧਾ ਰੁੱਕ ਜਾਂਦਾ ਹੈ।
- ਫਸਲ ਲਾਲ ਹੋ ਜਾਂਦੀ ਹੈ ਅਤੇ ਸੜੀ ਹੋਈ ਜਾਪਦੀ ਹੈ।

ਰੋਕਖਾਮ

- ਬੁਰੂ ਘਾਹ ਨੂੰ ਕਮਾਦ ਦੇ ਖੇਤਾਂ ਵਿੱਚ ਅਤੇ ਆਲੇ-ਦੁਆਲੇ ਨਾ ਹੋਣ ਦਿਓ।
- ਹਮਲੇ ਵਾਲੇ ਪੱਤਿਆਂ ਨੂੰ ਨਸ਼ਟ ਕਰ ਦਿਓ।

ਬਰਿੱਪ

- ਇਸਦਾ ਹਮਲਾ ਖੁੱਲ ਰਹੇ ਜਾਂ ਨਵੇਂ ਪੱਤਿਆਂ ਤੇ ਜ਼ਿਆਦਾ ਹੁੰਦਾ ਹੈ।
- ਪੱਤੇ ਸਿਰਿਆਂ ਤੋਂ ਮੁਰੜਾ ਕੇ ਸੁੱਕ ਜਾਂਦੇ ਹਨ ਅਤੇ ਅੰਦਰ ਵੱਲ ਨੂੰ ਮੁੜ ਜਾਂਦੇ ਹਨ।

ਰੋਕਖਾਮ

- ਖੁਸ਼ਕ ਮੌਸਮ ਵਿੱਚ ਵੱਧ ਪਾਣੀ ਲਗਾਉਣ ਨਾਲ ਇਸ ਦਾ ਨੁਕਸਾਨ ਘੱਟ ਜਾਂਦਾ ਹੈ।

ਚਿੱਟੀ ਮੱਖੀ

- ਹਮਲੇ ਵਾਲੀ ਫਸਲ ਪਹਿਲਾਂ ਪੀਲੀ ਅਤੇ ਬਾਅਦ ਵਿੱਚ ਕਾਲੀ ਹੋ ਜਾਂਦੀ ਹੈ

ਰੋਕਖਾਮ

- ਨਾਈਟਰੋਜਨ ਖਾਦ ਦੀ ਸਿਫਾਰਸ਼ ਮਾਤਰਾ ਵਰਤੋ।
- ਮੂਢੀ ਫਸਲ ਲੈਣ ਤੋਂ ਗੁਰੇਜ ਕਰੋ।

ਹੇਠ ਲਿਖੇ ਕੀਟਨਾਸ਼ਕਾਂ ਕਿਸੇ ਇੱਕ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ:

- 40 ਮਿਲੀਲਿਟਰ ਕੋਨਫੀਡੋਰ 17.8 ਐਸ ਐਲ (ਇਮਿਡਾਕਲੋਪਰਿਡ)
- 600 ਮਿਲੀਲਿਟਰ ਟਰਾਇਆਜੋਫਾਸ 40 ਈ ਸੀ

ਅਗੇਤੀ ਫੋਟ ਦਾ ਗੜ੍ਹਾਂ

- ਗੰਨੇ ਦੀ ਮੁਢਲੀ ਹਾਲਤ ਵਿੱਚ ਇਹ ਕੀੜੇ ਪੱਤੇ ਦੇ ਥੱਲੇ ਸਮੂਹਾਂ ਵਿੱਚ ਆਂਡੇ ਦਿੰਦੇ ਹਨ।
- ਸੁੱਡੀ ਮੌਰੀ ਕਰਕੇ ਤਣੇ ਵਿੱਚ ਦਾਖਲ ਹੋ ਜਾਂਦੀ ਹੈ ਅਤੇ ਨਤੀਜੇ ਵਜੋਂ ਗੋਭ ਸੁੱਕ ਜਾਂਦੀ ਹੈ।

ਰੋਕਖਾਮ

- ਅੱਧ ਮਾਰਚ ਤੋਂ ਪਹਿਲਾਂ ਬਿਜਾਈ ਕਰ ਦਿਓ।
- ਅਪ੍ਰੈਲ ਤੋਂ ਜੂਨ ਤੱਕ ਸੁੱਕੀ ਗੋਭ ਵਾਲੇ ਬੂਟੇ ਜਮੀਨ ਦੀ ਸਤਾਹ ਕੋਲੋ ਕੱਟ ਦਿਓ।
- ਗਰਮੀ ਦੇ ਮੌਸਮ ਵਿੱਚ ਵੱਧ ਪਾਣੀ ਲਗਾਓ

- ਟਰਾਈਕੋਗਰਾਮਾ ਕੀਲੋਨਸ (ਮਿੱਤਰ ਕੀੜੇ) ਰਾਹੀਂ ਸੱਤ ਦਿਨ ਪਹਿਲਾਂ ਪ੍ਰਜੀਵੀ ਕਿਰਿਆ ਕੀਤੇ ਕੌਰਸਾਇਰਾ ਦੇ ਤਕਰੀਬਨ 20,000 ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ ਮੱਧ ਅਪੈਲ ਤੋਂ ਜੂਨ ਅਖੀਰ ਤੱਕ 10 ਦਿਨ ਦੇ ਫਰਕ ਨਾਲ ਵਰਤੋਂ
- ਕਮਾਦ ਦੀ ਬਿਜਾਈ ਸਮੇਂ 10 ਕਿਲੋ ਰੀਜੈਂਟ 0.3 ਜੀ (ਫਿਪਰੋਨਿਲ) ਦਾਣੇਦਾਰ ਦਵਾਈ ਪਾਓ ਅਤੇ ਬਾਅਦ ਵਿਚ ਸੁਹਾਗਾ ਫੇਰ ਕੇ ਗੁਲੀਆਂ ਢੱਕ ਦਿਓ ਜਾਂ
- ਫਸਲ ਦਾ ਜੰਮ ਪੂਰਾ ਹੋਣ ਤੋਂ ਬਾਅਦ (ਬੀਜਾਈ ਤੋਂ 45 ਦਿਨ ਬਾਅਦ) 10 ਕਿਲੋ ਪਦਾਨ/ਕੈਲਡਾਨ/ਕਾਰਟਾਪ 4 ਜੀ ਜਾਂ ਰੀਜੈਂਟ 0.3 ਜੀ (ਫਿਪਰੋਨਿਲ) ਨੂੰ 20 ਕਿਲੋ ਮਿੱਟੀ ਵਿੱਚ ਮਿਲਾਕੇ ਜਾਂ 150 ਮਿਲੀਲਿਟਰ ਕੋਰਜਨ 18.5 ਐਸ ਸੀ (ਕਲੋਰਾਈਟਰਾਨਿਲੀਪਰੋਲ) ਜਾਂ 45 ਮਿਲੀਲਿਟਰ ਇਮਿਡਾਗੋਲਡ 17.8 ਐਸ ਐਲ (ਇਮਿਡਾਕਲੋਪਰਿਡ) ਜਾਂ ਦੋ ਲਿਟਰ ਡਰਮਟ/ਕਲਾਸਿਕ/ਡਰਸਬਾਨ/ਮਾਰਕਪਾਈਰੀਫੋਸ 20 ਈ. ਸੀ. (ਕਲੋਰਪਾਈਰੀਫਾਸ) ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਫੁਹਾਰੇ ਨਾਲ ਗੰਨੇ ਦੀਆਂ ਕਤਾਰਾ ਦੇ ਨਾਲ ਪਾਓ ਅਤੇ ਹਲਕੀ ਮਿੱਟੀ ਚੜਾ ਕੇ ਪਤਲਾ ਪਾਣੀ ਦਿਓ।

ਆਗ ਦਾ ਗੜ੍ਹਾ

- ਇਸ ਕੀੜੇ ਦੀ ਤੀਜੀ ਪੀੜੀ ਜੁਲਾਈ ਵਿੱਚ ਫਸਲ ਦਾ ਜਿਆਦਾ ਨੁਕਸਾਨ ਕਰਦੀ ਹੈ ।
- ਛੋਟਾ ਗੜ੍ਹਾ ਪੱਤੇ ਦੀ ਰੀੜ ਰਾਹੀਂ ਦਾਖਲ ਹੋ ਕੇ ਗੋਭ ਨੂੰ ਸੁੱਕਾ ਦਿੰਦਾ ਹੈ।
- ਪੱਤੇ ਦੀ ਰੀੜ ਚਿੱਟੀ ਜਾਂ ਲਾਲ ਪੈ ਜਾਂਦੀ ਹੈ ਅਤੇ ਗੰਨਾ ਛਾਂਗਾ ਹੋ ਜਾਂਦਾ ਹੈ।

ਰੋਕਖਾਮ

- ਜੇਕਰ ਹਮਲਾ 5 ਪ੍ਰਤੀਸਤ ਤੋਂ ਵੱਧ ਹੋਵੇ ਤਾਂ ਜੂਨ ਦੇ ਆਖਰੀ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਪ੍ਰਤੀ ਏਕੜ ਦੇ ਹਿਸਾਬ ਨਾਲ 10 ਕਿਲੋ ਫਰੇਟੋਰਾ 0.4 ਜੀ ਆਰ ਜਾਂ
- 12 ਕਿਲੋ ਕਾਰਬੋਫਿਊਰਾਨ 3 ਜੀ ਦੇ ਕੈਪਸੂਲ (ਫਿਊਰਾਡਾਨ / ਡਾਈਫਿਊਰਾਨ / ਫਿਊਰਾਕਾਰਬ / ਕਾਰਬੋਸਿਲ / ਫਿਊਰੀ) ਜਾਂ ਫੋਰੇਟ 10 ਜੀ ਦੇ ਕੈਪਸੂਲ (ਥਿਮਟ / ਫੋਰਾਟੋਕਸ / ਗਰੈਨੂਟੋਕਸ / ਫੋਰਲ / ਵੋਲਫੋਰ / ਉਮੇਟ) ਨੂੰ ਸਾਖਾਂ ਦੇ ਮੁੱਢਾ ਦੇ ਨੇੜੇ ਪਾਓ ਅਤੇ ਮੁੱਢਾਂ ਨੂੰ ਹਲਕੀ ਮਿੱਟੀ ਚਾੜ ਕੇ ਖੇਤ ਨੂੰ ਪਾਣੀ ਲਾ ਦਿਓ।
- ਟਰਾਈਕੋਗਰਾਮਾ ਜਪੋਨੀਕਮ (ਮਿੱਤਰ ਕੀੜੇ) ਰਾਹੀਂ ਸੱਤ ਦਿਨ ਪਹਿਲਾਂ ਪ੍ਰਜੀਵੀ ਕਿਰਿਆ ਕੀਤੇ ਕੌਰਸਾਇਰਾ ਦੇ ਤਕਰੀਬਨ 20,000 ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ ਮੱਧ ਅਪੈਲ ਤੋਂ ਜੂਨ ਅਖੀਰ ਤੱਕ 10 ਦਿਨ ਦੇ ਫਰਕ ਨਾਲ ਵਰਤੋਂ
- ਆਗ ਦਾ ਗੜ੍ਹਾ ਦੇ ਆਂਡੇ ਅਤੇ ਭੰਬਟਾਂ ਨੂੰ ਇਕੱਠੇ ਕਰਕੇ ਨਸ਼ਟ ਕਰ ਦਿਓ।

ਤਣੇ ਦਾ ਗੜ੍ਹਾ

- ਗੰਨੇ ਦੇ ਮੁਢਲੇ ਵਾਧੇ ਦੌਰਾਨ ਇਹ ਕੀੜਾ ਗੋਭ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਬਾਅਦ ਵਿੱਚ ਮੋਰੀਆਂ ਕਰਕੇ ਫਸਲ ਦਾ ਨੁਕਸਾਨ ਕਰਦਾ ਹੈ।
- ਇਸ ਕੀੜੇ ਦੇ ਹਮਲੇ ਦੀਆਂ ਬਾਹਰਲੀਆਂ ਕੋਈ ਨਿਸ਼ਾਨੀਆਂ ਨਹੀਂ ਹਨ ਕੇਵਲ ਗੰਨੇ ਨੂੰ ਛਿੱਲਕੇ ਹੀ ਮੋਰੀਆਂ ਦੇਖੀਆਂ ਜਾ ਸਕਦੀਆਂ ਹਨ।

ਰੋਕਖਾਮ

- ਤਣੇਂ ਦੇ ਗੜ੍ਹਾਂ ਦੀ ਰੋਕਖਾਮ ਲਈ ਟਰਾਈਕੋਗਰਾਮਾਂ ਕੀਲੋਨਸ 20,000 ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨਾਂ ਦੇ ਵਕਫੇ ਤੇ ਜੁਲਾਈ ਤੋਂ ਅਕਤੂਬਰ ਤੱਕ ਛੱਡਣੇ ਚਾਹੀਦੇ ਹਨ।
- ਫਸਲ ਕੱਟਣ ਵੇਲੇ ਪੜਸੂਂਏ ਵੀ ਕੱਟ ਦਿਓ।

ਬਿਮਾਰੀਆਂ

ਰੱਤਾ ਰੋਗ

- ਸਿਰੇ ਵਾਲੇ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਫਿਰ ਸਾਰੇ ਪੱਤੇ ਮੁਰੜਾ ਜਾਂਦੇ ਹਨ ।
- ਚੀਰੇ ਹੋਏ ਗੰਨਿਆ ਦੇ ਅੰਦਰੋਂ ਗੁੱਦਾ ਲਾਲ ਹੋ ਜਾਂਦਾ ਹੈ।
- ਸ਼ਰਾਬ ਵਰਗੀ ਬੂਲ ਆਉਂਦੀ ਹੈ ।

ਰੋਕਬਾਮ

- ਰੋਗ ਰਹਿਤ ਬੀਜ ਹੀ ਬੀਜੋਂ ।
- ਬਿਮਾਰੀ ਵਾਲੇ ਖੇਤਾਂ ਵਿੱਚ ਘੱਟੋ -ਘੱਟ ਇੱਕ ਸਾਲ ਕਮਾਦ ਨਾ ਬੀਜੋਂ ।
- ਰੋਗ ਦਾ ਟਾਕਰਾ ਕਰਨ ਯੋਗ ਕਿਸਮਾਂ ਜਿਵੇਂ ਸੀ ਓ 238, ਸੀ ਓ 118, ਸੀ ਓ ਪੀ ਬੀ -91, ਸੀ ਓ ਪੀ ਬੀ -92, ਸੀ ਓ ਪੀ ਬੀ -93, ਸੀ ਓ ਪੀ ਬੀ -94, ਸੀ.ਓ.ਜੇ 85 ਅਤੇ ਸੀ.ਓ.ਜੇ 88 ਹੀ ਬੀਜੋਂ ।



ਵਧੇਰੇ ਜਾਣਕਾਰੀ ਲਈ ਸੰਪਰਕ ਕਰ

ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ

ਟੈਲੀਫੋਨ ਨੰਬਰ 01823-250652

ਈਮੇਲ kvknsr@pau.edu

ਵੈੱਬਸਾਈਟ www.kvknavanshahr.com